

26 ਫਰਵਰੀ, 2019

ਬ੍ਰੈਂਪਟਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਏਗਾ

ਬ੍ਰੈਂਪਟਨ, ਓਨਟਾਰੀਓ (26 ਫਰਵਰੀ, 2019) – ਨਿਵਾਸੀਆਂ ਅਤੇ ਸੈਲਾਨੀਆਂ ਨੂੰ ਵੀਰਵਾਰ, 7 ਮਾਰਚ, 2019 ਨੂੰ ਸ਼ਾਮ 4:30 ਵਜੇ ਤੋਂ 6 ਵਜੇ ਤੱਕ, ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਮਨਾਉਣ ਲਈ ਸੱਦਾ ਦਿੱਤਾ ਜਾਂਦਾ ਹੈ।

ਸਿਟੀ ਆਫ ਬ੍ਰੈਂਪਟਨ ਅਤੇ ਜ਼ੋਂਟਾ ਕਲੱਬ ਆਫ ਬ੍ਰੈਂਪਟਨ ਐਂਡ ਕੈਲਡੋਨ (Zonta Club of Brampton and Caledon) ਵੱਲੋਂ ਆਯੋਜਿਤ, ਇਹ ਕਾਰਜਕਰਮ ਯੂਫੀ ਦੀ ਰਸਮ (ਸਮੱਜਿੰਗ ਸੈਰੇਮਨੀ) ਅਤੇ ਸਿਟੀ ਹਾਲ ਐਟਰੀਅਮ (City Hall Atrium) ਵਿੱਚ ਡੇਲੀ ਟਾਈਮਸ ਸਕਵੇਅਰ (Daily Times Square) ਤੋਂ ਜਸ਼ਨ ਦੀ ਚਹਿਲਕਦਮੀ ਦੇ ਨਾਲ ਸ਼ੁਰੂ ਹੋਵੇਗਾ। ਇਸਦੇ ਬਾਅਦ ਮੁਫਤ ਰਿਫਰੈਸ਼ਮੈਂਟ, ਸੰਗੀਤ ਅਤੇ ਮਿਲਣ-ਜੁਲਣ ਦੀਆਂ ਗਤੀਵਿਧੀਆਂ ਹੋਣਗੀਆਂ।

ਸਿਟੀ ਹਾਲ ਐਟਰੀਅਮ ਵਿੱਚ, ਸ਼ਾਮਲ ਹੋਣ ਵਾਲੇ ਲੋਕ ਸਪੀਕਰਾਂ ਦੀ ਸੀਰੀਜ਼, ਪੇਸ਼ਕਾਰੀਆਂ ਅਤੇ ਸਥਾਨਕ ਮਹਿਲਾ ਸੰਗਠਨਾਂ ਤੋਂ ਜਾਣਕਾਰੀ ਦਾ ਅਨੰਦ ਮਾਣ ਸਕਣਗੇ, ਇਹਨਾਂ ਵਿੱਚ ਸ਼ਾਮਲ ਹਨ:

- ਸਿਟੀ ਟੀਵੀ (CityTV) ਤੋਂ ਐਮਸੀਸ ਕ੍ਰਿਸਟੀਨਾ ਹੋਵੋਰਨ (Emcees Cristina Howorun) ਅਤੇ ਟੈਮੀ ਸੁਦਰਲੈਂਡ (Tammie Sutherland)
- ਮੇਅਰ ਪੈਟਰਿਕ ਬ੍ਰਾਊਨ (Patrick Brown), ਰੀਜਨਲ ਕਾਉਂਸਲਰ ਰੋਏਨਾ ਸੈਨਟੋਸ (Rowena Santos) ਅਤੇ ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਸ (Charmaine Williams) ਵੱਲੋਂ ਸੁਆਗਤੀ ਭਾਸ਼ਣ
- ਐਂਟਰਪ੍ਰੀਨੀਅਰ ਬਿਸਮਾ ਹੈਦਰ (Bisma Haider) ਵੱਲੋਂ ਇੱਕ ਮੁੱਖ ਭਾਸ਼ਣ, ਜਿਸਨੂੰ ਸੀ.ਬੀ.ਸੀ. (CBC) ਦੇ ਡ੍ਰੈਗਨਜ਼ ਡੇਨ (Dragon's Den) ਤੇ ਪੇਸ਼ ਕੀਤਾ ਗਿਆ
- ਬ੍ਰੈਂਪਟਨ ਸਿਟੀਜ਼ਨਸ ਅਵਾਰਡ ਪ੍ਰਾਪਤਕਰਤਾ, ਲੈਮੋਈ ਸਿਮੋਨਡਸ (Lamoi Simmonds) ਵੱਲੋਂ ਕਵਿਤਾ ਸੁਣਾਉਣਾ
- ਵੈਲਿਸ ਫਾਰ ਵੈਲਨੈਸ (Wallis for Wellness) ਦੀ ਮਾਰਗਰੇਟ ਵੈਲਿਸ-ਡਫੀ (Margaret Wallis-Duffy) ਦੇ ਨਾਲ ਇੰਟਰਐਕਟਿਵ ਸੈਸ਼ਨ
- ਨੋਰਥ ਪਾਰਕ (North Park) ਅਤੇ ਸੈਂਟਰਲ ਪੀਲ ਸੈਕੰਡਰੀ ਸਕੂਲਾਂ (Central Peel Secondary Schools) ਤੋਂ ਜ਼ੋਂਟਾ ਕਲੱਬ ਦੇ ਵਿਦਿਆਰਥੀਆਂ ਰੈਚਲ ਲਿਮ (Rachel Lim) ਅਤੇ ਐਲੀਆ ਅਬਿਦੀ (Ellia Abidi) ਵੱਲੋਂ ਪੇਸ਼ਕਾਰੀਆਂ
- ਹਦਾਸਾ ਐਨੋਰ (Hadassah Annor), ਰੋਜੀ ਕੌਰ ਚੌਹਾਨ (Rosey Kaur Chohan), ਐਸ.ਏ.ਐਮ.ਏ. ਮੌਡਲਸ (SAMA Models) ਅਤੇ ਨੋਰਦਰਨ ਲਾਈਟਸ ਸਟ੍ਰਿੰਗ ਕੁਆਰਟੇਟ (Northern Lights String Quartet) ਵੱਲੋਂ ਪ੍ਰਦਰਸ਼ਨ
- ਜ਼ੋਂਟਾ ਕਲੱਬ ਵੱਲੋਂ ਸਾਲਵੇਸ਼ਨ ਆਰਮੀ ਫੈਮਿਲੀ ਲਾਈਫ ਰਿਸੋਰਸ ਸੈਂਟਰ (Salvation Army Family Life Resource Centre) ਨੂੰ ਚੈੱਕ ਪੇਸ਼ ਕਰਨਾ

ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ, “ਬ੍ਰੈਂਪਟਨ ਸਾਡੇ ਸ਼ਹਿਰ ਵਿੱਚ ਮਹਿਲਾਵਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਸਾਰੀਆਂ ਭੂਮਿਕਾਵਾਂ ਨੂੰ ਮਾਨਤਾ ਦੇਣ ਲਈ, ਆਪਣਾ ਪਹਿਲਾ ਜਨਤਕ ਅੰਤਰਰਾਸ਼ਟਰੀ ਮਹਿਲਾ ਦਿਵਸ ਕਾਰਜਕਰਮ ਆਯੋਜਿਤ ਕਰ ਰਿਹਾ ਹੈ। ਇਹ ਕਾਰਜਕਰਮ ਇੱਥੇ ਬ੍ਰੈਂਪਟਨ ਵਿੱਚ, ਪੂਰੇ ਕੈਨੇਡਾ ਵਿੱਚ ਅਤੇ ਪੂਰੀ ਦੁਨੀਆ ਵਿੱਚ ਮਹਿਲਾਵਾਂ ਵੱਲੋਂ ਹਾਸਲ ਕੀਤੀਆਂ ਸਾਰੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਮੌਕਾ ਹੈ।”

ਸਾਰੇ ਨਿਵਾਸੀਆਂ ਨੂੰ Twitter ਅਤੇ Instagram ਤੇ ਹੈਸ਼ਟੈਗ #WomenofBrampton ਵਰਤਦੇ ਹੋਏ ਸਿਟੀ ਵੱਲੋਂ ਮਹਿਲਾਵਾਂ ਦਾ ਸਨਮਾਨ ਕਰਨ ਵਿੱਚ ਮਦਦ ਲਈ ਸੱਦਾ ਦਿੱਤਾ ਜਾਂਦਾ ਹੈ। ਸਿਟੀ ਦੇ ਚੈਨਲਾਂ ਤੇ ਤੁਹਾਡੀ ਸਮੱਗਰੀ ਨੂੰ ਸਾਂਝਾ ਕਰਨ ਦੇ ਮੌਕੇ ਲਈ, ਹੈਸ਼ਟੈਗ #WomenofBrampton, [tag @eventsbrampton on Instagram](#), ਜਾਂ [@Brampton_Events on Twitter](#) ਵਰਤਦੇ ਹੋਏ, ਕਿਸੇ ਅਜਿਹੀ ਮਹਿਲਾ ਬਾਰੇ ਛੋਟੇ ਜਿਹੇ ਕਥਨ (15 ਸ਼ਬਦ ਜਾਂ ਇਸਤੋਂ ਘੱਟ) ਦੇ ਨਾਲ ਕੋਈ ਤਸਵੀਰ ਜਾਂ ਵੀਡੀਓ ਪੋਸਟ ਕਰੋ, ਜਿਸਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ।

ਇੰਟਰਨੈਸ਼ਨਲ ਵੂਮੈਨਸ ਡੇ ਨੂੰ ਵੱਧ ਲਿੰਗ-ਸੰਤੁਲਿਤ ਦੁਨੀਆ ਦੀ ਮੰਗ ਕਰਦੇ ਹੋਏ, ਮਹਿਲਾਵਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਵਿਸ਼ਵਵਿਆਪੀ ਤੌਰ ਤੇ ਮਾਨਤਾ ਦਿੱਤੀ ਗਈ ਹੈ। 2019 ਦੀ ਮੁਹਿੰਮ ਦਾ ਵਿਸ਼ਾ #BalanceforBetter ਹੈ।

ਕਾਰਜਕਰਮ ਬਾਰੇ ਹੋਰ ਜਾਣਨ ਲਈ, [ਇੱਥੇ ਕਲਿੱਕ ਕਰੋ \(click here\)](#)!

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। [www.brampton.ca](#) 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

N
M
C
E
C
9